

## 2nd India-Australia-Japan- USA Ministerial Meeting

October 06, 2020

### ਭਾਰਤ-ਆਸਟਰੇਲੀਆ-ਜਾਪਾਨ- ਸੰਯੁਕਤ ਰਾਜ ਅਮਰੀਕਾ ਦੀ ਦੂਜੀ ਮੰਤਰੀ ਪੱਧਰੀ ਬੈਠਕ

6 ਅਕਤੂਬਰ, 2020

ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੇ 6 ਅਕਤੂਬਰ, 2020 ਨੂੰ ਟੋਕਿਓ ਵਿੱਚ ਹੋਈ ਭਾਰਤ-ਆਸਟਰੇਲੀਆ-ਜਾਪਾਨ- ਸੰਯੁਕਤ ਰਾਜ ਅਮਰੀਕਾ ਦੀ ਦੂਜੀ ਮੰਤਰੀ ਪੱਧਰੀ ਬੈਠਕ ਵਿੱਚ ਹਿੱਸਾ ਲਿਆ। ਮੰਤਰੀਆਂ ਨੇ ਸਤੰਬਰ 2019 ਵਿੱਚ ਹੋਏ ਆਪਣੇ ਵਿਚਾਰ-ਵਟਾਂਦਰੇ ਦਾ ਫਾਲੋ ਅਪ ਕੀਤਾ ਅਤੇ COVID -19 ਤੋਂ ਬਾਅਦ ਦੀ ਕੌਮਾਂਤਰੀ ਵਿਵਸਥਾ ਬਾਰੇ ਗੱਲਬਾਤ ਕੀਤੀ। ਉਨ੍ਹਾਂ ਨੇ COVID -19 ਦਾ ਮੁਕਾਬਲਾ ਕਰਨ ਲਈ ਸਰਬੋਤਮ ਅਭਿਆਸਾਂ ਨੂੰ ਸਾਂਝਾ ਕਰਨ ਦੀ ਲੋੜ, ਸਪਲਾਈ ਚੇਨ ਦੇ ਲਚਕੀਲੇਪਨ ਨੂੰ ਵਧਾਉਣ, ਅਤੇ ਕਿਫਾਇਤੀ ਟੀਕਿਆਂ, ਦਵਾਈਆਂ ਅਤੇ ਡਾਕਟਰੀ ਉਪਕਰਣਾਂ ਤੱਕ ਪਹੁੰਚ ਵਧਾਉਣ ਸਣੇ ਮਹਾਂਮਾਰੀ ਤੋਂ ਪੈਦਾ ਹੋਈਆਂ ਚੁਣੌਤੀਆਂ ਦਾ ਪ੍ਰਤੀਕਰਮ ਤਾਲਮੇਲ ਨਾਲ ਦੇਣ ਦੀ ਮੰਗ ਕੀਤੀ।

ਵਿਦੇਸ਼ ਮੰਤਰੀਆਂ ਨੇ ਆਪਸੀ ਹਿੱਤਾਂ ਦੇ ਖੇਤਰੀ ਮੁੱਦਿਆਂ ਅਤੇ ਕਨੈਕਟਿਵਿਟੀ ਨਾਲ ਜੁੜੇ ਮੁੱਦਿਆਂ, ਮਨੁੱਖੀ ਮਦਦ ਅਤੇ ਬਿਪਦਾ ਰਾਹਤ, ਸਮੁੰਦਰੀ ਗੱਠਿਆਂ ਅਤੇ ਸੁਰੱਖਿਆ, ਸਿਹਤ ਸੁਰੱਖਿਆ ਅਤੇ ਅੱਤਵਾਦ ਦਾ ਮੁਕਾਬਲਾ ਕਰਨ ਨਾਲ ਜੁੜੇ ਮੁੱਦਿਆਂ ਬਾਰੇ ਵਿਚਾਰ ਵਟਾਂਦਰੇ ਕੀਤੇ। ਉਨ੍ਹਾਂ ਨੇ ਆਜ਼ਾਦ, ਖੁੱਲ੍ਹਾ ਅਤੇ ਸਮਾਵੇਸ਼ੀ ਭਾਰਤ -ਪ੍ਰਸ਼ਾਂਤ ਕਾਇਮ ਕਰਨ ਦਾ ਆਪਣਾ ਸਮੂਹਕ ਨਜ਼ਰੀਆ ਦੁਹਰਾਇਆ। ਉਨ੍ਹਾਂ ਨੇ ASEAN ਕੇਂਦਰੀਤਾ ਪ੍ਰਤੀ ਆਪਣਾ ਦ੍ਰਿੜ ਸਮਰਥਨ ਦੁਹਰਾਇਆ ਅਤੇ ਭਾਰਤ-ਪ੍ਰਸ਼ਾਂਤ ਦਾ ਆਪਣਾ ਸਾਂਝਾ ਸੁਪਨਾ ਸਾਕਾਰ ਕਰਨ ਲਈ ਆਪਣੀ ਤਿਆਰੀ ਦੀ ਗੱਲ ਦੁਹਰਾਈ। ਇਨ੍ਹਾਂ ਸਲਾਹ-ਮਸ਼ਵਰਿਆਂ ਦੇ ਮਹੱਤਵ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੇ ਇੰਨਾਂ ਨੂੰ ਬਾਕਾਇਦਾ ਕਰਾਏ ਜਾਣ ਉੱਤੇ ਸਹਿਮਤੀ ਦਿੱਤੀ।

ਵਿਦੇਸ਼ ਮੰਤਰੀ ਨੇ ਸੰਯੁਕਤ ਰਾਜ ਅਮਰੀਕਾ ਦੇ ਸਟੇਟ ਸੱਕਤਰ ਮਹਾਮਹਿਮ ਸ਼੍ਰੀ ਮਾਈਕਲ ਪੌਪਿਓ ਨਾਲ ਦੁਵੱਲੀ ਬੈਠਕ ਵੀ ਕੀਤੀ ਅਤੇ ਉਹ ਆਸਟ੍ਰੇਲੀਆਈ ਵਿਦੇਸ਼ ਮੰਤਰੀ ਮਹਾਮਹਿਮ ਸ਼੍ਰੀਮਤੀ ਮੈਰੀਜ਼ ਪੇਨੋ ਅਤੇ ਜਪਾਨੀ ਵਿਦੇਸ਼ ਮੰਤਰੀ ਮਹਾਮਹਿਮ ਸ਼੍ਰੀ ਤੋਸ਼ੀਮਿਤਸੁ ਮੋਟੋਗੀ ਨਾਲ ਮੁਲਾਕਾਤ ਕਰਨਗੇ। ਇਨ੍ਹਾਂ ਮੁਲਾਕਾਤਾਂ ਨਾਲ ਸਬੰਧਤ ਮੰਤਰੀਆਂ ਨੂੰ ਮੌਜੂਦਾ ਦੁਵੱਲੇ ਸਹਿਯੋਗ ਦੀ ਸਮੀਖਿਆ ਕਰਨ ਅਤੇ ਖੇਤਰੀ, ਕੌਮਾਂਤਰੀ ਅਤੇ ਆਪਸੀ ਹਿੱਤ ਦੇ ਹੋਰ ਮੁੱਦਿਆਂ ਉੱਤੇ ਵਿਚਾਰ ਵਟਾਂਦਰੇ ਕਰਨ ਦਾ ਮੌਕਾ ਮਿਲਿਆ।

ਨਵੀਂ ਦਿਲੀ

6 ਅਕਤੂਬਰ, 2020

DISCLAIMER: This is an approximate translation. The original is available in English on MEA's website and may be referred to as the official press release.